

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਸਟਾਰਟਰ ਕੰਪਨੀ ਪਲੱਸ ਅਤੇ ਸਮਰ ਕੰਪਨੀ ਪ੍ਰੋਗਰਾਮਾਂ ਦੇ ਨਾਲ ਹਰ ਉਮਰ ਦੇ ਉੱਦਮੀਆਂ ਲਈ ਮਦਦ ਪ੍ਰਦਾਨ ਕਰੇਗੀ

ਬ੍ਰੈਂਪਟਨ, ਓਨਟੈਰੀਓ (11 ਫਰਵਰੀ, 2021) – ਸਿਟੀ ਆਫ ਬ੍ਰੈਂਪਟਨ ਹੁਣ, ਉੱਦਮੀ ਟ੍ਰੇਨਿੰਗ ਅਤੇ ਫੰਡਿੰਗ ਦੇ ਦੋ ਮੌਕਿਆਂ: ਸਟਾਰਟਰ ਕੰਪਨੀ ਪਲੱਸ ਪ੍ਰੋਗਰਾਮ (Starter Company Plus Program) ਅਤੇ ਸਮਰ ਕੰਪਨੀ ਪ੍ਰੋਗਰਾਮ (Summer Company Program) ਲਈ ਅਰਜ਼ੀਆਂ ਸਵੀਕਾਰ ਕਰ ਰਹੀ ਹੈ।

ਬ੍ਰੈਂਪਟਨ ਦੇ ਛੋਟੇ ਕਾਰੋਬਾਰਾਂ ਲਈ ਤੇਜ਼ ਤਬਦੀਲੀ ਹੋਣ ਦੇ ਸਮੇਂ, ਸਿਟੀ ਆਫ ਬ੍ਰੈਂਪਟਨ, ਉੱਦਮੀਆਂ ਦੀ ਮਦਦ ਲਈ ਲਗਾਤਾਰ ਸਾਧਨ ਪ੍ਰਦਾਨ ਕਰ ਰਹੀ ਹੈ। ਇਹ ਦੋ ਪ੍ਰੋਗਰਾਮ, ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (ਬੀ.ਈ.ਸੀ.) (Brampton Entrepreneur Centre) (BEC) ਦੁਆਰਾ ਪੇਸ਼ ਕੀਤੇ ਜਾ ਰਹੇ ਹਨ, ਤਾਂ ਜੋ ਉੱਦਮੀਆਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਜਾਂ ਵਿਕਸਿਤ ਕਰਨ ਵਿੱਚ ਮਦਦ ਕੀਤੀ ਜਾ ਸਕੇ। ਉਹਨਾਂ ਨੂੰ, ਓਨਟੈਰੀਓ ਮਿਨਿਸਟਰੀ ਆਫ ਇਕੋਨੋਮਿਕ ਡਿਵੈਲਪਮੈਂਟ, ਜੋਬ ਕ੍ਰਿਏਸ਼ਨ ਐਂਡ ਟ੍ਰੇਡ (Ontario Ministry of Economic Development, Job Creation and Trade) ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ।

### ਸਟਾਰਟਰ ਕੰਪਨੀ ਪਲੱਸ ਪ੍ਰੋਗਰਾਮ

ਓਨਟੈਰੀਓ ਸੂਬੇ ਦੇ ਨਾਲ ਭਾਈਵਾਲੀ ਦੇ ਵਿੱਚ, ਬੀ.ਈ.ਸੀ. (BEC), ਨਵੇਂ ਜਾਂ ਮੌਜੂਦਾ ਬਿਜਨੇਸ ਯੋਜਨਾ ਵਾਲੇ ਵਿਅਕਤੀਆਂ ਦੀ ਮਦਦ ਕਰਨ ਦੇ ਮਹੱਤਵ ਨੂੰ ਸਮਝਦਾ ਹੈ। ਸਟਾਰਟਰ ਕੰਪਨੀ ਪਲੱਸ ਪ੍ਰੋਗਰਾਮ, ਯੋਗ ਭਾਗੀਦਾਰਾਂ ਨੂੰ ਮੁਫਤ ਟ੍ਰੇਨਿੰਗ, ਮੁਫਤ ਸਲਾਹ, 5,000 ਡਾਲਰ ਤੱਕ ਦੀ ਗ੍ਰਾਂਟ ਦੇ ਮੌਕੇ ਪ੍ਰਦਾਨ ਕਰਦਾ ਹੈ, ਤਾਂ ਜੋ ਉਹ ਛੋਟੇ ਕਾਰੋਬਾਰ ਦੀ ਸ਼ੁਰੂਆਤ, ਵਿਸਤਾਰ ਕਰ ਸਕਣ ਜਾਂ ਖਰੀਦ ਸਕਣ। ਪ੍ਰੋਗਰਾਮ ਦਾ ਉਦੇਸ਼, ਲੋਕਲ ਆਰਥਿਕ ਵਿਕਾਸ ਦੀਆਂ ਲੋੜਾਂ ਦਾ ਪਤਾ ਲਗਾਉਣਾ ਹੈ, ਅਤੇ ਜਿੱਥੇ ਢੁੱਕਵਾਂ ਹੋਵੇ, ਇਹ ਖਾਸ ਇੰਡਸਟਰੀਜ਼ ਅਤੇ ਸੈਕਟਰਾਂ ਤੇ ਵੀ ਧਿਆਨ ਕੇਂਦਰਿਤ ਕਰਦਾ ਹੈ।

ਬ੍ਰੈਂਪਟਨ ਵਿੱਚ, ਸਟਾਰਟਰ ਕੰਪਨੀ ਪਲੱਸ ਪ੍ਰੋਗਰਾਮ ਲਈ ਅਪਲਾਈ ਕਰਨ ਵਾਸਤੇ, ਤੁਹਾਡੇ ਲਈ ਲਾਜ਼ਮੀ ਹੈ ਕਿ ਤੁਸੀਂ ਜ਼ਰੂਰੀ ਜਾਣਕਾਰੀ ਸੈਸ਼ਨ ਵਿੱਚ ਹਿੱਸਾ ਲੈਣ ਅਤੇ ਸ਼ਾਮਲ ਹੋਣ ਲਈ ਆਪਣੀ ਯੋਗਤਾ ਦੀ ਪੁਸ਼ਟੀ ਕਰੋ। ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋਣ ਨਾਲ, ਪ੍ਰੋਗਰਾਮ ਵਿੱਚ ਸਵੀਕਾਰ ਕੀਤੇ ਜਾਣ ਜਾਂ ਪ੍ਰੋਗਰਾਮ ਗ੍ਰਾਂਟ ਮਿਲਣ ਦੀ ਗਾਰੰਟੀ ਨਹੀਂ ਹੈ।

ਇੱਛੁਕ ਧਿਰਾਂ ਹੇਠਾਂ ਲਿਖੀਆਂ ਤਾਰੀਖਾਂ ਨੂੰ, ਜ਼ਰੂਰੀ ਜਾਣਕਾਰੀ ਸੈਸ਼ਨ ਲਈ ਰਜਿਸਟਰ ਕਰ ਸਕਦੀਆਂ ਹਨ:

- 18 ਫਰਵਰੀ, ਸਵੇਰੇ 10 ਵਜੇ ਤੋਂ 11 ਵਜੇ ਤੱਕ
- 18 ਫਰਵਰੀ, ਸ਼ਾਮ 6 ਵਜੇ ਤੋਂ 7 ਵਜੇ ਤੱਕ
- 23 ਫਰਵਰੀ, ਸਵੇਰੇ 10 ਵਜੇ ਤੋਂ 11 ਵਜੇ ਤੱਕ
- 23 ਫਰਵਰੀ, ਸ਼ਾਮ 6 ਵਜੇ ਤੋਂ 7 ਵਜੇ ਤੱਕ

ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਅਤੇ ਯੋਗਤਾ ਨਿਰਧਾਰਤ ਕਰਨ ਲਈ, [www.brampton.ca/bec](http://www.brampton.ca/bec) ਤੇ ਜਾਓ।

### ਸਮਰ ਕੰਪਨੀ ਪ੍ਰੋਗਰਾਮ

ਓਨਟੈਰੀਓ ਸਰਕਾਰ ਦੇ ਨਾਲ ਭਾਈਵਾਲੀ ਵਿੱਚ, ਬੀ.ਈ.ਸੀ., 15 ਤੋਂ 29 ਸਾਲ ਦੀ ਉਮਰ ਵਾਲੇ ਓਨਟੈਰੀਓ ਦੇ ਵਿਦਿਆਰਥੀਆਂ ਦੀ, ਕਾਰੋਬਾਰ ਸ਼ੁਰੂ ਕਰਨ ਅਤੇ ਚਲਾਉਣ ਵਿੱਚ ਮਦਦ ਕਰਦਾ ਹੈ। ਪੂਰੀ ਗਰਮੀ ਦੇ ਦੌਰਾਨ, ਵਿਦਿਆਰਥੀ, ਸੋਸ਼ਲ ਮੀਡੀਆ, ਮਾਰਕੀਟਿੰਗ ਅਤੇ ਸੇਲਸ ਵਿੱਚ ਮਾਹਰ ਬਣਨ, ਕਾਰੋਬਾਰ ਸਬੰਧੀ ਜੋਖਮ ਨੂੰ ਸੰਭਾਲਣ ਅਤੇ ਨੈੱਟਵਰਕਿੰਗ ਜਿਹੇ, ਵਿਸ਼ਿਆਂ ਵਾਲੀ ਟ੍ਰੇਨਿੰਗ ਵਿੱਚ ਹਿੱਸਾ ਲੈਂਦੇ ਹਨ।

ਅਰਜੀਆਂ ਲਈ ਆਖਰੀ ਤਾਰੀਖ, 19 ਅਪ੍ਰੈਲ, 2021 ਹੈ। ਉੱਭਰਦੇ ਨੌਜਵਾਨ ਉੱਦਮੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ, ਅਰਜੀ ਪ੍ਰਕਿਰਿਆ ਬਾਰੇ ਹੋਰ ਜਾਣਨ ਲਈ ਬੀ.ਈ.ਸੀ. ਨਾਲ ਜੁੜਨ। ਪ੍ਰੋਗਰਾਮ, ਮਈ ਤੋਂ ਅਗਸਤ 2021 ਤੱਕ, ਆਭਾਸੀ ਤੌਰ ਤੇ (ਵਰਚੁਅਲੀ) ਪ੍ਰਦਾਨ ਕੀਤਾ ਜਾਵੇਗਾ।

ਇੱਛੁਕ ਧਿਰਾਂ ਹੇਠਾਂ ਲਿਖੀ ਤਾਰੀਖ ਨੂੰ, ਜ਼ਰੂਰੀ ਜਾਣਕਾਰੀ ਸੈਸ਼ਨ ਲਈ ਰਜਿਸਟਰ ਕਰ ਸਕਦੀਆਂ ਹਨ:

- 25 ਮਾਰਚ, ਦੁਪਹਿਰ ਬਾਅਦ 3:30 ਵਜੇ ਤੋਂ ਸ਼ਾਮ 4:30 ਵਜੇ ਤੱਕ

ਹੋਰ ਜਾਣਕਾਰੀ ਲਈ, [www.brampton.ca/bec](http://www.brampton.ca/bec) ਤੇ ਜਾਓ।

## ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ ਬਾਰੇ

ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ, ਸਿਟੀ ਆਫ ਬ੍ਰੈਂਪਟਨ ਦੇ ਪਲਾਨਿੰਗ, ਬਿਲਡਿੰਗ ਐਂਡ ਇਕੋਨੋਮਿਕ ਡਿਵੈਲਪਮੈਂਟ (Planning, Building and Economic Development) ਵਿਭਾਗ ਦਾ ਹਿੱਸਾ ਹੈ। ਬੀ.ਈ.ਸੀ., ਸਾਰੇ ਸੈਕਟਰਾਂ ਵਿੱਚ ਬਿਲਕੁੱਲ ਛੋਟੇ ਅਤੇ ਛੋਟੇ ਕਾਰੋਬਾਰਾਂ ਦੀ ਪੂਰੀ ਤਿਆਰੀ, ਸ਼ੁਰੂਆਤ ਅਤੇ ਲੰਮੀ-ਮਿਆਦ ਦੀ ਸਥਿਰਤਾ ਨੂੰ ਅੱਗੇ ਵਧਾ ਕੇ, ਲੋਕਲ ਅਰਥਚਾਰੇ ਦੀ ਸਥਿਰਤਾ ਅਤੇ ਵਾਧੇ ਤੇ ਵੀ ਧਿਆਨ ਕੇਂਦਰਿਤ ਕਰਦਾ ਹੈ।

## ਬ੍ਰੈਂਪਟਨ ਦੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਬਾਰੇ

ਮਈ 2020 ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ, ਲੋਕਲ ਅਰਥਚਾਰੇ ਨੂੰ ਮੁੜ ਬਹਾਲ ਕਰਨ ਵੱਲ ਅੱਗੇ ਵਧਣ ਵਾਸਤੇ, ਸਿਟੀ ਲਈ ਫ੍ਰੇਮਵਰਕ ਦੇ ਤੌਰ ਤੇ ਬ੍ਰੈਂਪਟਨ ਦੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ (Economic Recovery Strategy) ਦੀ ਹਿਮਾਇਤ ਕੀਤੀ ਸੀ। ਇਕੋਨੋਮਿਕ ਰਿਕਵਰੀ ਸਟ੍ਰੈਟਜੀ, ਚਾਰ ਜ਼ਰੂਰੀ ਚੀਜ਼ਾਂ: ਨਵੀਨਤਾ, ਟੈਕਨੋਲੋਜੀ ਅਤੇ ਐਂਟਰਪ੍ਰੀਨੀਅਰਸ਼ਿਪ, ਜਿਸ ਵਿੱਚ ਉੱਦਮੀਆਂ ਅਤੇ ਛੋਟੇ ਕਾਰੋਬਾਰੀਆਂ ਦੀ ਬਿਹਤਰ ਢੰਗ ਨਾਲ ਮਦਦ ਕਰਨ ਲਈ, ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ ਦੀਆਂ ਪੇਸ਼ਕਸ਼ਾਂ ਦਾ ਵਿਸਤਾਰ ਸ਼ਾਮਲ ਹੈ; ਨਿਵੇਸ਼, ਕਲਾ, ਸੱਭਿਆਚਾਰ ਅਤੇ ਟੂਰਿਜ਼ਮ; ਅਤੇ ਇੰਫਰਾਸਟ੍ਰਕਚਰ ਵਿੱਚ ਸੰਗਠਿਤ ਕੀਤੀ ਗਈ ਹੈ। ਹੋਰ ਜਾਣਨ ਲਈ, [ਇੱਥੇ ਕਲਿੱਕ ਕਰੋ \(click here\)](#)।

## ਹਵਾਲੇ

“ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ ਅਤੇ ਲੋਕਲ ਕਾਰੋਬਾਰ, ਸਾਡੇ ਸ਼ਾਨਦਾਰ ਭਾਈਚਾਰੇ ਦੀ ਭਲਾਈ ਲਈ ਜ਼ਰੂਰੀ ਹਨ। ਸਾਡੇ ਨਿਵਾਸੀਆਂ ਲਈ ਬੇਹੱਦ ਮੁਸ਼ਕਲਾਂ ਭਰੇ ਸਮੇਂ ਵਿੱਚ, ਅਸੀਂ ਮੌਜੂਦਾ ਅਤੇ ਉੱਭਰਦੇ ਲੋਕਲ ਉੱਦਮੀਆਂ ਦੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ। ਮੈਂ ਇੱਛੁਕ ਬ੍ਰੈਂਪਟਨ ਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ, ਸਾਡੇ ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ ਵੱਲੋਂ ਪੇਸ਼ ਕੀਤੇ ਜਾ ਰਹੇ, ਸਟਾਰਟਰ ਕੰਪਨੀ ਪਲੱਸ ਅਤੇ ਸਮਰ ਕੰਪਨੀ ਪ੍ਰੋਗਰਾਮ ਦਾ ਫਾਇਦਾ ਲੈਣ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ, ਸਾਡੇ ਸ਼ਹਿਰ ਵਿੱਚ ਸਾਰੇ ਸੈਕਟਰਾਂ ਵਿੱਚ ਬਿਲਕੁੱਲ ਛੋਟੇ ਅਤੇ ਛੋਟੇ ਕਾਰੋਬਾਰਾਂ ਲਈ, ਬਹੁਮੁੱਲੀਆਂ ਸੇਵਾਵਾਂ ਅਤੇ ਪ੍ਰੋਗਰਾਮ ਪੇਸ਼ ਕਰਦਾ ਹੈ। ਜੇ ਵਿਅਕਤੀ ਬ੍ਰੈਂਪਟਨ ਵਿੱਚ ਕਾਰੋਬਾਰ ਦੀ ਸ਼ੁਰੂਆਤ ਕਰਨ, ਅੱਗੇ ਵਧਾਉਣ ਜਾਂ ਖਰੀਦਣ ਦੇ ਇੱਛੁਕ ਹਨ, ਉਹਨਾਂ ਨੂੰ ਸਟਾਰਟਰ ਕੰਪਨੀ ਪਲੱਸ ਪ੍ਰੋਗਰਾਮ ਲਈ ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਉੱਭਰਦੇ ਵਿਦਿਆਰਥੀ ਉੱਦਮੀਆਂ ਨੂੰ, ਸਮਰ ਕੰਪਨੀ ਪ੍ਰੋਗਰਾਮ ਵਾਸਤੇ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਦੋਵੇਂ ਪ੍ਰੋਗਰਾਮ, ਬੀ.ਈ.ਸੀ. ਵੱਲੋਂ ਪੇਸ਼ ਕੀਤੇ ਜਾ ਰਹੇ ਹਨ। ਤੁਸੀਂ ਸਾਡੇ ਸ਼ਹਿਰ ਦਾ ਭਵਿੱਖ ਹੋ ਅਤੇ ਅਸੀਂ ਮਦਦ ਲਈ ਮੌਜੂਦ ਹਾਂ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦੇ ਲੋਕਲ ਕਾਰੋਬਾਰ ਅਤੇ ਉੱਦਮੀ, ਸਾਡੇ ਭਾਈਚਾਰੇ ਦੀ ਸਮੁੱਚੀ ਭਲਾਈ ਲਈ ਮਹੱਤਵਪੂਰਣ ਹਨ। ਸਿਟੀ ਦੀ ਕੋਵਿਡ-19 ਇਕੋਨੋਮਿਕ ਸਪੋਰਟ ਟਾਸਕ ਫੋਰਸ, ਮਹਾਂਮਾਰੀ ਦੇ ਸ਼ੁਰੂ ਹੋਣ ਤੇ ਸਥਾਪਤ ਕੀਤੀ ਗਈ ਸੀ ਅਤੇ ਉਸਦੇ ਬਾਅਦ ਇਸਨੇ, ਇਕੋਨੋਮਿਕ ਰਿਕਵਰੀ ਸਟ੍ਰੈਟਜੀ ਸਥਾਪਤ ਕੀਤੀ, ਜੋ ਸਾਡੇ

ਉੱਦਮੀਆਂ ਅਤੇ ਕਾਰੋਬਾਰਾਂ ਦੀ, ਇੱਥੇ ਬ੍ਰੈਂਪਟਨ ਵਿੱਚ ਕਾਰੋਬਾਰ ਸ਼ੁਰੂ ਕਰਨ ਅਤੇ ਅੱਗੇ ਵਧਾਉਣ ਲਈ ਹੋਰ ਸਾਧਨ ਅਤੇ ਮਦਦ ਪ੍ਰਦਾਨ ਕਰਨ ਤੇ ਧਿਆਨ ਕੇਂਦਰਿਤ ਕਰਦੀ ਹੈ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਟਰਮ ਆਫ ਕਾਉਂਸਿਲ ਦੀ ਪ੍ਰਾਇਰਟੀ ਕਿ ਬ੍ਰੈਂਪਟਨ ਮੌਕਿਆਂ ਦਾ ਸਹਿਰ ਹੈ, ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਇਸਨੂੰ ਹਾਸਲ ਕਰਨ ਦੇ ਸਾਡੇ ਕਈ ਤਰੀਕਿਆਂ ਵਿੱਚੋਂ ਇੱਕ, ਸਾਡੇ ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ ਵੱਲੋਂ ਪ੍ਰੋਗਰਾਮ ਪੇਸ਼ ਕਰਨਾ ਹੈ। ਨੌਜਵਾਨ ਅਤੇ ਉੱਦਮੀ, ਸਾਡੇ ਲੋਕਲ ਅਰਥਚਾਰੇ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਣ ਹਨ। ਸਾਨੂੰ ਆਉਣ ਵਾਲੇ ਸਟਾਰਟਰ ਕੰਪਨੀ ਪਲੱਸ ਅਤੇ ਸਮਰ ਕੰਪਨੀ ਪ੍ਰੋਗਰਾਮਾਂ ਦੁਆਰਾ ਉਹਨਾਂ ਦੀ ਮਦਦ ਕਰਨ ਤੇ ਮਾਣ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਗੁਰਵਿੰਦਰ ਸਿੰਘ (Gurvinder Singh)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-2028 | [Gurvinder.A.Singh@brampton.ca](mailto:Gurvinder.A.Singh@brampton.ca)